

ਪ੍ਰੈਸ ਨੋਟ

ਪਿੰਡ ਸੈਦਪੁਰ ਵਿੱਚ ਹੋਇਆ ਅੰਨਾ ਕਤਲ 4 ਘੰਟੇ ਵਿੱਚ ਟਰੇਸ

ਅੱਜ ਮਿਤੀ 26-02-2018 ਨੂੰ ਸ੍ਰੀ ਸੰਦੀਪ ਕੁਮਾਰ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਪਿੰਡ ਸੈਦਪੁਰ ਵਿੱਚ ਮਿਤੀ 24-02-2018 ਦੀ ਮਿਆਮੀ ਰਾਤ ਨੂੰ ਹੋਏ ਅੰਨੇ ਕਤਲ ਨੂੰ ਥਾਣਾ ਤਲਵੰਡੀ ਚੌਧਰੀਆ ਦੀ ਪੁਲਿਸ ਨੇ 4 ਘੰਟੇ ਵਿੱਚ ਟਰੇਸ ਕੀਤਾ ਹੈ

SSP ਸਾਹਿਬ ਨੇ ਦੱਸਿਆ ਕਿ ਮਿਤੀ 25-02-2018 ਨੂੰ ਵਕਤ 9 ਵਜੇ ਸੁਭਾ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆ ਨੂੰ ਦਰਸ਼ਨ ਕੋਰ ਸਾਬਕਾ ਸਰਪੰਚ ਪਿੰਡ ਸੈਦਪੁਰ ਨੇ ਫੋਨ ਕਰਕੇ ਦੱਸਿਆ ਕਿ ਸਾਡੇ ਪਿੰਡ ਸੈਦਪੁਰ ਬਿੱਕੀ ਪੁੱਤਰ ਚੰਨਾ ਦੇ ਘਰ ਕੋਲ ਬਲਬੀਰ ਸਿੰਘ ਹਲਵਾਈ ਦੇ ਪਲਾਟ ਵਿੱਚ ਇੱਕ ਨਾਮਲੂਮ ਵਿਅਕਤੀ ਨੂੰ ਤੇਜ ਧਾਰਾ ਹਥਿਆਰ ਨਾਲ ਸੱਟਾ ਮਾਰ ਕੇ ਕਤਲ ਕੀਤਾ ਹੈ ਦੀ ਡੈਡ ਬਾਡੀ ਪਈ ਹੈ ਜਿਸਤੇ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆ ਸਮੇਤ ASI ਜਸਬੀਰ ਸਿੰਘ ਹੋਲਦਾਰ ਜਸਬੀਰ ਸਿੰਘ ਅਤੇ ਹੋਰ ਕਰਮਚਾਰੀ ਮੋਕਾ ਦੇ ਰਵਾਨਾ ਹੋਏ ਕਿ ਪਿੰਡ ਟਿੱਬਾ ਕੋਲ ਪਿਆਰਾ ਸਿੰਘ ਸਰਪੰਚ ਵਾਸੀ ਸੈਦਪੁਰ ਨੇ ਮੁੱਖ ਅਫਸਰ ਥਾਣਾ ਪਾਸ ਬਿਆਨ ਲਿਖਿਆ ਕਿ ਉਹ ਸੁਭਾ ਸਮੇਤ ਰਿਟਾਇਡ ਪ੍ਰਿੰਸੀਪਲ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਨਾਲ ਸੈਰ ਕਰਨ ਲਈ ਜਾ ਰਹੇ ਸੀ ਬਿੱਕੀ ਪੁੱਤਰ ਚੰਨਾ ਦੇ ਘਰ ਕੋਲ ਬਲਬੀਰ ਸਿੰਘ ਹਲਵਾਈ ਦੇ ਪਲਾਟ ਵਿੱਚ ਪਈ ਰੂੜੀ ਲਾਗੇ ਇੱਕ ਆਦਮੀ ਜੋ ਵੇਖਣ ਨੂੰ ਪ੍ਰਵਾਸੀ ਮਜਦੂਰ ਲੱਗਦਾ ਸੀ ਦੀ ਲਾਸ਼ ਪਈ ਵੇਖੀ ਜਿਸਦੇ ਸਿਰ ਤੇ ਡੂੰਘੇ ਸੱਟਾ ਦੇ ਨਿਸ਼ਾਨ ਹਨ ਅਤੇ ਇਹ ਵੀ ਬਿਆਨ ਕੀਤਾ ਕਿ ਬੀਤੀ ਰਾਤ ਵਕਤ ਕਰੀਬ 11-00 ਵਜੇ ਜਦ ਉਹ ਪਿੰਡ ਟਿੱਬਾ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਉਸਦੇ ਪਿੰਡ ਦਾ ਪਿਆਰਾ ਪੁੱਤਰ ਜੋਗਿੰਦਰ ਜਿਸਦੇ ਹੱਥ ਵਿੱਚ ਦਾਤਰ ਲੋਹਾ ਫੜਿਆ ਹੋਇਆ ਸੀ ਕਾਹਲੀ ਕਾਹਲੀ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਪਰ ਹਨੇਰਾ ਹੋਣ ਕਰਕੇ ਉਸਨੇ ਗੱਲ ਨਹੀਂ ਗੋਅਲੀ। ਜਿਸਤੇ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਨੇ ਮੁੱਕਦਮਾ ਦਰਜ ਰਜਿਸਟਰ ਕਰਕੇ ਡੈਡ ਬਾਡੀ ਦਾ ਮੁਵਾਇਨਾ ਕੀਤਾ ਅਤੇ ਕਬਜ਼ੇ ਵਿੱਚ ਲੈ ਕੇ ਤਫਤੀਸ਼ ਆਰੰਭ ਕੀਤੀ

ਮੁੱਕਦਮਾ ਨੰਬਰ 31 ਮਿਤੀ 25-02-2018 ਜੁਰਮ 302 IPC ਥਾਣਾ ਤਲਵੰਡੀ ਚੌਧਰੀਆ

ਮੁੱਖ ਅਫਸਰ ਥਾਣਾ ਨੇ ਇਸੇ ਹੋਏ ਅੰਨੇ ਕਤਲ ਬਾਰੇ ਮੈਨੂੰ SPD ਜਗਜੀਤ ਸਿੰਘ ਸਰੋਆ ਅਤੇ DSP ਵਰਿਆਮ ਸਿੰਘ ਨੂੰ ਦੱਸਿਆ ਜੋ SPD ਜਗਜੀਤ ਸਿੰਘ ਸਰੋਆ ਅਤੇ DSP ਵਰਿਆਮ ਸਿੰਘ ਨੂੰ ਦੱਸਿਆ ਵੀ ਮੋਕਾ ਵਾਰਦਾਤ ਪਰ ਪੁੱਜੇ ਮੋਕਾ ਇਹ ਵਾਰਦਾਤ ਅਤੇ ਦੋਰਾਨੇ ਤਫਤੀਸ਼ ਸਾਹਮਣੇ ਆਏ ਸਬੂਤ ਆਧਾਰ ਤੇ ਇਹ ਕਤਲ ਪਿਆਰਾ ਪੁੱਤਰ ਜੋਗਿੰਦਰ ਵਾਸੀ ਸੈਦਪੁਰ ਵੱਲੋਂ ਹੀ ਕਰਨਾ ਪਾਇਆ ਗਿਆ ਜਿਸਤੇ ਜਰਨੈਲ ਸਿੰਘ ਮੁੱਖ ਅਫਸਰ ਨੇ SPD ਅਤੇ DSP ਸੁਲਤਾਨਪੁਰ ਦੀਆਂ ਹਦਾਇਤਾਂ ਤੇ ਅਮਲ ਕਰਕੇ ਕਾਰਵਾਈ ਕਰਦੇ ਹੋਏ ਅਸਲ ਦੇਸੀ ਨੂੰ ਕਾਬੂ ਕਰਕੇ ਉਸਦੀ ਨਿਸ਼ਾਨ ਦੇਹੀ ਤੇ ਕਤਲ ਕਰਨ ਸਮੇਂ ਵਰਤਿਆ ਹੋਇਆ ਦਾਤਰ ਲੋਹਾ ਉਸਦੇ ਘਰੇ ਬ੍ਰਾਮਦ ਕਰਕੇ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ

ਗ੍ਰਿਫਤਾਰ ਦੇਸੀ :- ਪਿਆਰਾ ਪੁੱਤਰ ਜੋਗਿੰਦਰ ਕੋਮ ਮਜਬੀ ਵਾਸੀ ਸੈਦਪੁਰ ਥਾਣਾ ਤਲਵੰਡੀ ਚੌਧਰੀਆ ਜਿਲਾ ਕਪੂਰਥਲਾ

ਬ੍ਰਾਮਦਗੀ :- ਦਾਤਰ ਲੋਹਾ

ਕਤਲ ਕਰਨ ਦੀ ਵਜਾ ਰੰਜਿਸ਼ :- ਪਿਆਰਾ ਪੁੱਤਰ ਜੋਗਿੰਦਰ ਵਾਸੀ ਸੈਦਪੁਰ ਉਮਰ ਕਰੀਬ 50 ਸਾਲ ਹੈ ਜਿਸਦੀ ਪਤਨੀ ਉਸਦੀ ਸ਼ਰਾਬ ਪੀਣ ਦੀ ਅਦਤ ਅਤੇ ਹਰ ਰੋਜ ਦੀ ਕੁੱਟ ਮਾਰ ਤੇ ਤੰਗ ਹੋ ਕੇ ਆਪਣੇ ਦੋਨੇ ਲੜਕੇ ਲੈ ਕੇ ਸਦਾ ਲਈ ਆਪਣੇ ਪੇਕੇ ਪਿੰਡ ਬੁਸੇਵਾਲ ਚਲੀ ਗਈ ਹੈ ਪਿਆਰਾ ਹਰ ਰੋਜ ਸ਼ਰਾਬ ਪੀ ਕੇ ਪਿੰਡ ਵਿੱਚ ਹਰ ਰੋਜ ਗਾਲੀ ਗਲੇਚ ਕਰਦਾ ਹੈ ਅਤੇ ਤੇਜਧਾਰ ਹਥਿਆਰ ਲੈ ਕੇ ਮਿਤੀ 24-25-02-2018 ਦੀ ਰਾਤ ਨੂੰ ਪਿਆਰਾ ਸ਼ਰਾਬ ਦੇ ਨਸ਼ੇ ਵਿੱਚ ਕਤਲ ਹੋਣ ਵਾਲੇ ਰਾਹਗੀਰ ਨਾਲ ਤੰਬਾਕੂ ਲਗਾਉਣ ਤੇ ਲੜ ਪਿਆ ਅਤੇ ਉਸਨੇ ਆਪਣੇ ਤੇਜਧਾਰ ਹਥਿਆਰ ਨਾਲ ਨਾਮਲੂਮ ਦੇ ਸਿਰ ਅਤੇ ਮੂੰਹ ਤੇ ਵਾਰ ਕਰਕੇ ਉਸਨੂੰ ਮਾਰ ਦਿੱਤਾ ਜਿਸਨੂੰ ਬੀਤੀ ਰਾਤ ਜਰਨੈਲ ਸਿੰਘ ਮੁੱਖ ਅਫਸਰ ਥਾਣਾ ਨੇ ਸਮੇਤ ਪੁਲਿਸ ਪਾਰਟੀ ਪਿੰਡ ਮੁੰਗਪੁਰ ਨੇੜੇ ਤੇ ਗ੍ਰਿਫਤਾਰ ਕਰ ਲਿਆ ਜਿਸਨੇ ਦੋਰਾਨੇ ਪੁਛ ਗਿੱਛ ਮੰਨਿਆ ਕਿ ਉਸਨੇ ਹੀ ਨਾਮਲੂਮ ਰਾਹਗੀਰ ਦਾ ਕਤਲ ਕੀਤਾ ਹੈ ਅਤੇ ਕਤਲ ਕਰਨ ਲਈ ਵਰਤਿਆ ਤੇਜਧਾਰ ਹਥਿਆਰ ਜਿਸਤੇ ਉਸੇ ਤਰਾ ਖੂਨ ਮਾਸ ਅਤੇ ਮਾਰਨ ਵਾਲੇ ਦੇ ਵਾਲ ਲੱਗੇ ਹੋਏ ਸੀ ਆਪਣੇ ਘਰ ਵਿੱਚ ਕੱਪੜਿਆਂ ਵਿੱਚ ਲਪੇਟਿਆ ਹੋਇਆ ਬ੍ਰਾਮਦ ਕਰਵਾਇਆ

